

 Print Page

Sri Guru Granth Sahib

Displaying 20 of

ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ ॥

Panch Bhooth Sach Bhai Rathae Joth Sachee Man Maahi ||

The body of the five elements is dyed in the Fear of the True One; the mind is filled with the True Light.

ਸਿਰੀਰਾਗੁ (ਮਃ ੧) (੧੫) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੧

Sri Raag Guru Nanak Dev

ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ ॥੪॥੧੫॥

Naanak Aougan Veesarae Gur Raakhae Path Thaahi ||4||15||

O Nanak, your demerits shall be forgotten; the Guru shall preserve your honor. ||4||15||

ਸਿਰੀਰਾਗੁ (ਮਃ ੧) (੧੫) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੧

Sri Raag Guru Nanak Dev

ਸਿਰੀਰਾਗੁ ਮਹਲਾ ੧ ॥

Sireeraag Mehalaa 1 ||

Siree Raag, First Mehl:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੦

ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥

Naanak Baerree Sach Kee Thareeai Gur Veechaar ||

O Nanak, the Boat of Truth will ferry you across; contemplate the Guru.

ਸਿਰੀਰਾਗੁ (ਮਃ ੧) (੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੨

Sri Raag Guru Nanak Dev

ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ ॥

Eik Aavehi Eik Jaavehee Poor Bharae Ahankaar ||

Some come, and some go; they are totally filled with egotism.

ਸਿਰੀਰਾਗੁ (ਮਃ ੧) (੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੨

Sri Raag Guru Nanak Dev

ਮਨਹਠਿ ਮਤੀ ਬੁਡੀਐ ਗੁਰਮੁਖਿ ਸਚੁ ਸੁ ਤਾਰਿ ॥੧॥

Manehath Mathee Booddeeai Guramukh Sach S Thaar ||1||

Through stubborn-mindedness, the intellect is drowned; one who becomes Gurmukh and truthful is saved. ||1||

ਸਿਰੀਰਾਗੁ (ਮਃ ੧) (੧੬) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੩

Sri Raag Guru Nanak Dev

ਗੁਰ ਬਿਨੁ ਕਿਉ ਤਰੀਐ ਸੁਖੁ ਹੋਇ ॥

Gur Bin Kio Thareeai Sukh Hoe ||

Without the Guru, how can anyone swim across to find peace?

ਸਿਰੀਰਾਗੁ (ਮਃ ੧) (੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੩

Sri Raag Guru Nanak Dev

ਜਿਉ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੁਜਾ ਕੋਇ ॥੧॥ ਰਹਾਉ ॥

Jio Bhaavai Thio Raakh Thoo Mai Avar N Dhoojaa Koe ||1|| Rehaao ||

As it pleases You, Lord, You save me. There is no other for me at all. ||1||Pause||

ਸਿਰੀਰਾਗੁ (ਮਃ ੧) (੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੪

Sri Raag Guru Nanak Dev

ਆਗੈ ਦੇਖਉ ਡਉ ਜਲੈ ਪਾਛੈ ਹਰਿਓ ਅੰਗੂਰੁ ॥

Aagai Dhaekho Ddo Jalai Paashhai Hariou Angoor ||

In front of me, I see the jungle burning; behind me, I see green plants sprouting.

ਸਿਰੀਰਾਗੁ (ਮਃ ੧) (੧੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੪

Sri Raag Guru Nanak Dev

ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ ॥

Jis Thae Oupajai This Thae Binasai Ghatt Ghatt Sach Bharapoor ||

We shall merge into the One from whom we came. The True One is pervading each and every heart.

ਸਿਰੀਰਾਗੁ (ਮਃ ੧) (੧੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੫

Sri Raag Guru Nanak Dev

ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ ॥੨॥

Aapae Mael Milaavehee Saachai Mehal Hadhoor ||2||

He Himself unites us in Union with Himself; the True Mansion of His Presence is close at hand. ||2||

ਸਿਰੀਰਾਗੁ (ਮਃ ੧) (੧੬) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੫

Sri Raag Guru Nanak Dev

ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ ॥

Saahi Saahi Thujh Sanmalaa Kadhae N Visaaraeo ||

With each and every breath, I dwell upon You; I shall never forget You.

ਸਿਰੀਰਾਗੁ (ਮਃ ੧) (੧੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੬

Sri Raag Guru Nanak Dev

ਜਿਉ ਜਿਉ ਸਾਹਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ ॥

Jio Jio Saahab Man Vasai Guramukh Anmrith Paeo ||

The more the Lord and Master dwells within the mind, the more the Gurmukh drinks in the Ambrosial Nectar.

ਸਿਰੀਰਾਗੁ (ਮਃ ੧) (੧੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੬

Sri Raag Guru Nanak Dev

ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ ॥੩॥

Man Than Thaeraa Thoo Dhhanee Garab Nivaar Samaeo ||3||

Mind and body are Yours; You are my Master. Please rid me of my pride, and let me merge with You. ||3||

ਸਿਰੀਰਾਗੁ (ਮਃ ੧) (੧੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੬

Sri Raag Guru Nanak Dev

ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣੁ ਕਰਿ ਆਕਾਰੁ ॥

Jin Eaehu Jagath Oupaaeiaa Thribhavan Kar Aakaar ||

The One who formed this universe created the creation of the three worlds.

ਸਿਰੀਰਾਗੁ (ਮਃ ੧) (੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੭

Sri Raag Guru Nanak Dev

ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ ॥

Guramukh Chaanan Jaaneeai Manamukh Mugadhh Gubaar ||

The Gurmukh knows the Divine Light, while the foolish self-willed manmukh gropes around in the darkness.

ਸਿਰੀਰਾਗੁ (ਮਃ ੧) (੧੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੮

Sri Raag Guru Nanak Dev

ਘਟਿ ਘਟਿ ਜੋਤਿ ਨਿਰੰਤਰੀ ਬੁਝੈ ਗੁਰਮਤਿ ਸਾਰੁ ॥੪॥

Ghatt Ghatt Joth Nirantharee Boojhai Guramath Saar ||4||

One who sees that Light within each and every heart understands the Essence of the Guru's Teachings.

||4||

ਸਿਰੀਰਾਗੁ (ਮਃ ੧) (੧੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੮

Sri Raag Guru Nanak Dev

ਗੁਰਮੁਖਿ ਜਿਨੀ ਜਾਣਿਆ ਤਿਨ ਕੀਚੈ ਸਾਬਾਸਿ ॥

Guramukh Jinee Jaaniaa Thin Keechai Saabaas ||

Those who understand are Gurmukh; recognize and applaud them.

ਸਿਰੀਰਾਗੁ (ਮਃ ੧) (੧੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੯

Sri Raag Guru Nanak Dev

ਸਚੇ ਸੇਤੀ ਰਲਿ ਮਿਲੇ ਸਚੇ ਗੁਣ ਪਰਗਾਸਿ ॥

Sachae Saethee Ral Milae Sachae Gun Paragaas ||

They meet and merge with the True One. They become the Radiant Manifestation of the Excellence of the True One.

ਸਿਰੀਰਾਗੁ (ਮਃ ੧) (੧੬) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੯

Sri Raag Guru Nanak Dev

ਨਾਨਕ ਨਾਮਿ ਸੰਤੋਖੀਆ ਜੀਉ ਪਿੰਡੁ ਪ੍ਰਭ ਪਾਸਿ ॥੫॥੧੬॥

Naanak Naam Santhokheea Jeeo Pindd Prabh Paas ||5||16||

O Nanak, they are contented with the Naam, the Name of the Lord. They offer their bodies and souls to God. ||5||16||

ਸਿਰੀਰਾਗੁ (ਮਃ ੧) (੧੬) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੯

Sri Raag Guru Nanak Dev

ਸਿਰੀਰਾਗੁ ਮਹਲਾ ੧ ॥

Sireeraag Mehalaa 1 ||

Siree Raag, First Mehl:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੦

ਸੁਣਿ ਮਨ ਮਿਤ੍ਰੁ ਪਿਆਰਿਆ ਮਿਲੁ ਵੇਲਾ ਹੈ ਏਹ ॥

Sun Man Mithr Piaariaa Mil Vaelaa Hai Eaeh ||

Listen, O my mind, my friend, my darling: now is the time to meet the Lord.

ਸਿਰੀਰਾਗੁ (ਮਃ ੧) (੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੧੦

Sri Raag Guru Nanak Dev

ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ ॥

Jab Lag Joban Saas Hai Thab Lag Eihu Than Dhaeh ||

As long as there is youth and breath, give this body to Him.

ਸਿਰੀਰਾਗੁ (ਮਃ ੧) (੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੧੧

Sri Raag Guru Nanak Dev

ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ ॥੧॥

Bin Gun Kaam N Aavee Dtehi Dtaeree Than Khaeh ||1||

Without virtue, it is useless; the body shall crumble into a pile of dust. ||1||

ਸਿਰੀਰਾਗੁ (ਮਃ ੧) (੧੭) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੧੧

Sri Raag Guru Nanak Dev

ਮੇਰੇ ਮਨ ਲੈ ਲਾਹਾ ਘਰਿ ਜਾਹਿ ॥

Maerae Man Lai Laahaa Ghar Jaahi ||

O my mind, earn the profit, before you return home.

ਸਿਰੀਰਾਗੁ (ਮਃ ੧) (੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੧੨

Sri Raag Guru Nanak Dev

ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ ॥੧॥ ਰਹਾਉ ॥

Guramukh Naam Salaaheeai Houmai Nivaree Bhaahi ||1|| Rehaao ||

The Gurmukh praises the Naam, and the fire of egotism is extinguished. ||1||Pause||

ਸਿਰੀਰਾਗੁ (ਮਃ ੧) (੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੧੨

Sri Raag Guru Nanak Dev

ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ ॥

Sun Sun Gandtan Gandteeai Likh Parr Bujhehi Bhaari ||

Again and again, we hear and tell stories; we read and write and understand loads of knowledge,

ਸਿਰੀਰਾਗੁ (ਮਃ ੧) (੧੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੧੩

Sri Raag Guru Nanak Dev

ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ ॥

Thrisanaa Ahinis Agalee Houmai Rog Vikaar ||

But still, desires increase day and night, and the disease of egotism fills us with corruption.

ਸਿਰੀਰਾਗੁ (ਮਃ ੧) (੧੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੧੩

Sri Raag Guru Nanak Dev

ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ ॥੨॥

Ouhu Vaeparavaahu Atholavaa Guramath Keemath Saar ||2||

That Carefree Lord cannot be appraised; His Real Value is known only through the Wisdom of the Guru's Teachings. ||2||

ਸਿਰੀਰਾਗੁ (ਮਃ ੧) (੧੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੧੪

Sri Raag Guru Nanak Dev

ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ ॥

Lakh Siaanap Jae Karee Lakh Sio Preeth Milaap ||

Even if someone has hundreds of thousands of clever mental tricks, and the love and company of hundreds of thousands of people

ਸਿਰੀਰਾਗੁ (ਮਃ ੧) (੧੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੧੪

Sri Raag Guru Nanak Dev

ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ ॥

Bin Sangath Saadhh N Dhraapeeaa Bin Naavai Dhookh Santhaap ||

Still, without the Saadh Sangat, the Company of the Holy, he will not feel satisfied. Without the Name, all suffer in sorrow.

ਸਿਰੀਰਾਗੁ (ਮਃ ੧) (੧੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੧੫

Sri Raag Guru Nanak Dev

ਹਰਿ ਜਪਿ ਜੀਅਰੇ ਛੁਟੀਐ ਗੁਰਮੁਖਿ ਚੀਨੈ ਆਪੁ ॥੩॥

Har Jap Jeearae Shhutteeai Guramukh Cheenai Aap ||3||

Chanting the Name of the Lord, O my soul, you shall be emancipated; as Gurmukh, you shall come to understand your own self. ||3||

ਸਿਰੀਰਾਗੁ (ਮਃ ੧) (੧੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੫

Sri Raag Guru Nanak Dev

ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ ॥

Than Man Gur Pehi Vaechiaa Man Dheaaa Sir Naal ||

I have sold my body and mind to the Guru, and I have given my mind and head as well.

ਸਿਰੀਰਾਗੁ (ਮਃ ੧) (੧੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੬

Sri Raag Guru Nanak Dev

ਤ੍ਰਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ ॥

Thribhavan Khoj Dtandtoliaa Guramukh Khoj Nihaal ||

I was seeking and searching for Him throughout the three worlds; then, as Gurmukh, I sought and found Him.

ਸਿਰੀਰਾਗੁ (ਮਃ ੧) (੧੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੬

Sri Raag Guru Nanak Dev

ਸਤਗੁਰਿ ਮੇਲਿ ਮਿਲਾਇਆ ਨਾਨਕ ਸੋ ਪ੍ਰਭੁ ਨਾਲਿ ॥੪॥੧੭॥

Sathagur Mael Milaaeiaa Naanak So Prabh Naal ||4||17||

The True Guru has united me in Union, O Nanak, with that God. ||4||17||

ਸਿਰੀਰਾਗੁ (ਮਃ ੧) (੧੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੭

Sri Raag Guru Nanak Dev

ਸਿਰੀਰਾਗੁ ਮਹਲਾ ੧ ॥

Sireeraag Mehalaa 1 ||

Siree Raag, First Mehl:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੦

ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ ॥

Maranai Kee Chinthaa Nehee Jeevan Kee Nehee Aas ||

I have no anxiety about dying, and no hope of living.

ਸਿਰੀਰਾਗੁ (ਮਃ ੧) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੮

Sri Raag Guru Nanak Dev

ਤੂੰ ਸਰਬ ਜੀਆ ਪ੍ਰਤਿਪਾਲਹੀ ਲੇਖੈ ਸਾਸ ਗਿਰਾਸ ॥

Thoo Sarab Jeeaa Prathipaalehee Laekhai Saas Giraas ||

You are the Cherisher of all beings; You keep the account of our breaths and morsels of food.

ਸਿਰੀਰਾਗੁ (ਮਃ ੧) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੮

Sri Raag Guru Nanak Dev

ਅੰਤਰਿ ਗੁਰਮੁਖਿ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸਿ ॥੧॥

Anthar Guramukh Thoo Vasehi Jio Bhaavai Thio Nirajaas ||1||

You abide within the Gurmukh. As it pleases You, You decide our allotment. ||1||

ਸਿਰੀਰਾਗੁ (ਮਃ ੧) (੧੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੧੯

Sri Raag Guru Nanak Dev

ਜੀਅਰੇ ਰਾਮ ਜਪਤ ਮਨੁ ਮਾਨੁ ॥

Jeearae Raam Japath Man Maan ||

O my soul, chant the Name of the Lord; the mind will be pleased and appeased.

ਸਿਰੀਰਾਗੁ (ਮਃ ੧) (੧੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੧੯

Sri Raag Guru Nanak Dev

ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ ॥੧॥ ਰਹਾਉ ॥

Anthar Laagee Jal Bujhee Paaeiaa Guramukh Giaan ||1|| Rehaao ||

The raging fire within is extinguished; the Gurmukh obtains spiritual wisdom. ||1||Pause||

ਸਿਰੀਰਾਗੁ (ਮਃ ੧) (੧੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੨੦ ਪੰ. ੧੯

Sri Raag Guru Nanak Dev